

ਜਣੇਪੇ ਦੀਆਂ ਖਰਾਬੀਆਂ ਲਈ ਪਹਿਲੀ ਤਿਮਾਹੀ ਦੀ ਸਕ੍ਰੀਨਿੰਗ (First-Trimester Screening for Birth Defects)

ਜਣੇਪੇ ਦੀਆਂ ਖਰਾਬੀਆਂ ਲਈ ਪਹਿਲੀ ਤਿਮਾਹੀ ਦੀ ਸਕ੍ਰੀਨਿੰਗ ਕੀ ਹੈ?
(What is the first-trimester screening for birth defects?)

ਗਰਭ-ਅਵਸਥਾ ਦੇ ਪਹਿਲੇ 3 ਮਹੀਨੇ (ਪਹਿਲੀ ਤਿਮਾਹੀ) ਖਤਮ ਹੋ ਜਾਣ ਦੇ ਲਗਭਗ, ਇਹ ਦੇਖਣ ਲਈ ਅੱਗੇ ਦੀਆਂ ਦੇ ਤਰ੍ਹਾਂ ਦੀਆਂ ਜਾਂਚਾਂ ਕੀਤੀਆਂ ਜਾ ਸਕਦੀਆਂ ਹਨ ਕਿ ਉਸਦੇ ਬੱਚੇ ਨੂੰ ਕੋਈ ਜਣੇਪਾ ਖਰਾਬੀ ਤਾਂ ਨਹੀਂ। ਜਦੋਂ ਨਤੀਜਿਆਂ ਨੂੰ ਇਕੱਠਾ ਕੀਤਾ ਜਾਂਦਾ ਹੈ ਤਾਂ ਇਹਨਾਂ ਜਾਂਚਾਂ ਨੂੰ ਪਹਿਲੀ ਤਿਮਾਹੀ ਦੀ ਸਕ੍ਰੀਨਿੰਗ ਕਿਹਾ ਜਾਂਦਾ ਹੈ। ਇਹਨਾਂ ਨੂੰ ਸਮੂਹਿਤ (ਇਕੱਠੀ) ਪਹਿਲੀ ਤਿਮਾਹੀ ਦੀ ਸਕ੍ਰੀਨਿੰਗ ਜਾਂ ਸਮੂਹਿਤ (ਇਕੱਠੀ) ਸਕ੍ਰੀਨਿੰਗ ਵੀ ਕਿਹਾ ਜਾਂਦਾ ਹੈ।

ਇਹਨਾਂ ਸਕ੍ਰੀਨਿੰਗ ਜਾਂਚਾਂ ਨਾਲ ਡਾਕਟਰਾਂ ਨੂੰ ਇਹ ਆਸਾਰ ਜਾਨਣ ਵਿੱਚ ਮਦਦ ਮਿਲਦੀ ਹੈ ਕਿ ਤੁਹਾਡੇ ਬੱਚੇ ਨੂੰ ਕੋਈ ਵਿਸ਼ੇਸ਼ ਜਣੇਪਾ ਖਰਾਬੀ, ਜਿਵੇਂ ਕਿ ਡਾਉਨ ਸਿੰਡੋਰਮ ਜਾਂ ਟ੍ਰਾਈਸਮੀ 18, ਤਾਂ ਨਹੀਂ ਹੈ। ਇਹਨਾਂ ਜਾਂਚਾਂ ਤੋਂ ਸੁਨਿਸ਼ਚਿਤ (ਪੱਕੇ) ਤੌਰ 'ਤੇ ਨਹੀਂ ਪਤਾ ਲੱਗਦਾ ਕਿ ਤੁਹਾਡੇ ਬੱਚੇ ਨੂੰ ਕੋਈ ਜਣੇਪਾ ਖਰਾਬੀ ਹੈ। ਕਿਸੇ ਸੰਭਾਵੀ ਸਮੱਸਿਆ ਦਾ ਪਤਾ ਲਗਾਉਣ ਲਈ ਤੁਹਾਨੂੰ ਇੱਕ ਡਾਇਗਨੋਸਟਿਕ ਜਾਂਚ, ਜਿਵੇਂ ਕਿ ਕ੍ਰੋਨਿਕ ਵਾਇਲਸ ਸੈਂਪਲਿੰਗ ਜਾਂ ਐਮਨਿਓਸੈਂਟੇਸਿਸ, ਦੀ ਲੋੜ ਹੋਵੇਗੀ। ਹੋ ਸਕਦਾ ਹੈ ਕਿ ਕੁਝ ਜਾਂਚਾ ਸਾਰੇ ਇਲਾਕਿਆਂ ਵਿੱਚ ਉਪਲਬਧ ਨਾ ਹੋਣ। ਆਪਣੇ ਲਈ ਉਚਿਤ ਜਾਂਚਾਂ ਸੰਬੰਧੀ ਆਪਣੇ ਡਾਕਟਰ ਨਾਲ ਗੱਲ ਕਰੋ।

ਪਹਿਲੀ ਤਿਮਾਹੀ ਦੀ ਸਕ੍ਰੀਨਿੰਗ ਦੋ ਜਾਂਚਾਂ ਦੇ ਨਤੀਜੇ ਇੱਕਠੇ ਕਰਦੀ ਹੈ।

- ਨਿਊਕਲ ਟ੍ਰਾਂਸਲਿਊਸੈਂਸੀ ਜਾਂਚ:** ਇਸ ਜਾਂਚ ਵਿੱਚ ਬੱਚੇ ਦੀ ਗਰਦਨ ਦੇ ਪਿਛਲੇ ਪਾਸੇ ਦੀ ਮੋਟਾਈ ਦਾ ਪਤਾ ਲਗਾਉਣ ਲਈ ਅਲਟਰਾਸਾਉਂਡ ਦਾ ਇਸਤੇਮਾਲ ਕੀਤਾ ਜਾਂਦਾ ਹੈ। ਵਧੇਰੇ ਮੋਟਾਈ ਡਾਉਨ ਸਿੰਡੋਰਮ ਦਾ ਸ਼ੁਰੂਆਤੀ ਸੰਕੇਤ ਹੋ ਸਕਦਾ ਹੈ। ਇਹ ਜਾਂਚ ਹਰ ਜਗ੍ਹਾ ਉਪਲਬਧ ਨਹੀਂ ਹੈ, ਕਿਉਂਕਿ ਇਸ ਨੂੰ ਕਰਨ ਲਈ ਡਾਕਟਰ ਕੋਲ ਵਿਸ਼ੇਸ਼ ਸਿਖਲਾਈ ਹੋਣੀ ਜ਼ਰੂਰੀ ਹੈ।
- ਪਹਿਲੀ ਤਿਮਾਹੀ ਦੀਆਂ ਖਨ ਜਾਂਚਾਂ:** ਇਹ ਜਾਂਚਾਂ ਤੁਹਾਡੇ ਖੂਨ ਵਿੱਚ ਦੋ ਪਦਾਰਥਾਂ: ਬੀਟਾ ਕ੍ਰੋਨਿਕ ਗੋਨੈਡੋਟ੍ਰੋਪਿਨ (ਬੀਟਾ-ਐਂਚ.ਸੀ.ਜੀ) ਅਤੇ ਪ੍ਰੈਗਨੈਂਸੀ-ਐਸੋਸ਼ੀਏਟੇਡ ਪਲਾਜ਼ਮਾ ਪ੍ਰੋਟੀਨ ਏ (ਪੀ.ਏ.ਪੀ.ਪੀ.-ਏ), ਦੀ ਮਾਤਰਾ ਮਾਪ ਦੀਆਂ ਹਨ। ਬੀਟਾ-ਐਂਚ.ਸੀ.ਜੀ ਗਰਭ ਨਲੀ ਦੁਆਰਾ ਬਣਾਇਆ ਇੱਕ ਹਾਰਮੋਨ ਹੈ। ਉੱਚ ਅਤੇ ਘੱਟ ਪੱਧਰ ਵਿਸ਼ੇਸ਼ ਜਣੇਪਾ ਖਰਾਬੀਆਂ ਨਾਲ ਸੰਬੰਧਿਤ ਹੋ ਸਕਦੇ ਹਨ। ਪੀ.ਏ.ਪੀ.ਪੀ.-ਏ ਖੂਨ ਵਿੱਚ ਮੌਜੂਦ ਇੱਕ ਪ੍ਰੋਟੀਨ ਹੈ। ਘੱਟ ਪੱਧਰ ਜਣੇਪਾ ਖਰਾਬੀਆਂ ਨਾਲ ਸੰਬੰਧਿਤ ਹੋ ਸਕਦੇ ਹਨ।

ਪਹਿਲੀ ਤਿਮਾਹੀ ਦੀ ਸਕ੍ਰੀਨਿੰਗ ਨੂੰ ਏਕੀਕਰਿਤ ਸਕ੍ਰੀਨਿੰਗ ਜਾਂਚ ਦੇ ਹਿੱਸੇ ਦੇ ਤੌਰ 'ਤੇ ਵੀ ਕੀਤਾ ਜਾ ਸਕਦਾ ਹੈ। ਇਹ ਪਹਿਲੀ ਤਿਮਾਹੀ ਦੀਆਂ ਜਾਂਚਾਂ (ਖੂਨ ਦੀ ਜਾਂਚ ਜਿਸਨੂੰ ਤੀਹਰੀ ਜਾਂ ਚੌਹਰੀ ਸਕ੍ਰੀਨਿੰਗ ਕਿਹਾ ਜਾਂਦਾ ਹੈ) ਦੇ ਨਤੀਜਿਆਂ ਨੂੰ ਦੂਜੀ ਤਿਮਾਹੀ ਦੀ ਸਕ੍ਰੀਨਿੰਗ ਦੇ ਨਤੀਜਿਆਂ ਨਾਲ ਇੱਕਠਾ ਕਰਦਾ ਹੈ। ਦੂਜੀ ਤਿਮਾਹੀ ਦੀ ਜਾਂਚ ਹੋ ਜਾਣ ਤੋਂ ਬਾਅਦ ਤੁਹਾਨੂੰ ਨਤੀਜੇ ਪ੍ਰਾਪਤ ਹੁੰਦੇ ਹਨ।

ਜਾਂਚਾਂ ਕਿਵੇਂ ਕੀਤੀਆਂ ਜਾਂਦੀਆਂ ਹਨ?
(How are the tests done?)

ਨਿਊਕਲ ਟ੍ਰਾਂਸਲਿਊਸੈਂਸੀ ਜਾਂਚ ਲਈ ਤੁਹਾਡਾ ਡਾਕਟਰ ਜਾਂ ਇੱਕ ਅਲਟਰਾਸਾਉਂਡ ਤਕਨੀਕ ਅਧਿਕਾਰੀ ਤੁਹਾਡੇ ਪੇਟ ਉੱਤੇ ਇੱਕ ਜੈਲ ਲਗਾਉਂਦਾ ਹੈ। ਫਿਰ ਉਹ ਆਰਾਮ ਨਾਲ ਹੱਥਾ ਵਿੱਚ ਫੜੇ ਇੱਕ ਉਪਕਰਣ, ਜਿਸਨੂੰ ਟ੍ਰਾਂਸਡਿਊਸਰ ਕਿਹਾ ਜਾਂਦਾ ਹੈ ਨੂੰ ਤੁਹਾਡੇ ਪੇਟ ਉੱਪਰ ਘੁਮਾਉਂਦਾ/ਦੀ ਹੈ। ਬੱਚੇ ਦੀਆਂ ਤਸਵੀਰਾਂ ਨੂੰ ਇੱਕ ਮੋਨੀਟਰ ਉੱਤੇ ਦਿਖਾਇਆ ਜਾਂਦਾ ਹੈ। ਡਾਕਟਰ ਬੱਚੇ ਦੀ ਗਰਦਨ ਦੇ ਪਿੱਛੇ ਦੀ ਮੋਟਾਈ ਨੂੰ ਦੇਖ ਅਤੇ ਮਾਪ ਸਕਦਾ ਹੈ।

ਬਾਕੀ ਦੀ ਪਹਿਲੀ ਤਿਮਾਹੀ ਦੀ ਜਾਂਚ ਲਈ ਸਿਰਫ ਖੂਨ ਦੇ ਇੱਕ ਨਮੂਨੇ ਦੀ ਲੋੜ ਹੁੰਦੀ ਹੈ।

ਤੁਹਾਡੇ ਖੂਨ ਦਾ ਨਮੂਨਾ ਲੈਣ ਵਾਲਾ ਸਿਹਤ ਅਧਿਕਾਰੀ:

- ਤੁਹਾਡੀ ਬਾਂਹ ਦੁਆਲੇ ਇੱਕ ਇਲਾਸਟਿਕ ਬੈਂਡ ਲਪੇਟੇਗਾ। ਇਸ ਨਾਲ ਬੈਂਡ ਤੋਂ ਹੇਠਾਂ ਤੁਹਾਡੀਆਂ ਨਸਾਂ ਫੁਲ ਜਾਂਦੀਆਂ ਹਨ ਅਤੇ ਇਹਨਾਂ ਵਿੱਚ ਸੁਈ ਲਗਾਉਣਾ ਆਸਾਨ ਹੋ ਜਾਂਦਾ ਹੈ।
- ਅਲੋਕਹਲ ਨਾਲ ਸੁਈ ਨੂੰ ਸਾਫ਼ ਕਰਦਾ ਹੈ।
- ਸੁਈ ਨਸ ਵਿੱਚ ਲਗਾਉਂਦਾ ਹੈ।
- ਸੁਈ ਨਾਲ ਇੱਕ ਟਿਊਬ ਲਗਾਉਂਦਾ ਹੈ, ਤਾਂ ਕਿ ਉਸ ਨੂੰ ਖਨ ਨਾਲ ਭਰ ਸਕੇ।
- ਲੋੜੀਂਦਾ ਖੂਨ ਕੱਢਣ ਤੋਂ ਬਾਅਦ ਬੈਂਡ ਨੂੰ ਤੁਹਾਡੀ ਬਾਂਹ ਤੋਂ ਉਤਾਰ ਦਿੰਦਾ ਹੈ।
- ਸੁਈ ਕੱਢ ਦੇ ਹੋਏ ਸੁਈ ਲੱਗਣ ਵਾਲੀ ਜਗ੍ਹਾ ਇੱਕ ਗੇਜ ਪੈਡ ਜਾਂ ਰੁੰਗ ਦਿੰਦਾ ਹੈ।
- ਸੁਈ ਲੱਗਣ ਵਾਲੀ ਜਗ੍ਹਾ ਦਬਾਓ ਪਾ ਕੇ ਉਸ ਜਗ੍ਹਾ ਉੱਪਰ ਇੱਕ ਬੈਂਡੇਜ ਪੱਟੀ ਲਗਾ ਦਿੰਦਾ ਹੈ।

ਖੂਨ ਜਾਂਚ ਨਾਲ ਤੁਹਾਡੀ ਬਾਂਹ ਉੱਤੇ ਹੋਣ ਵਾਲੀ ਸੰਭਾਵੀ ਝਰੀਟ (ਖਰੋਂਚ) ਤੋਂ ਇਲਾਵਾ ਇਹਨਾਂ ਜਾਂਚਾਂ ਨਾਲ ਕੋਈ ਸ਼ਰੀਰਕ ਖਤਰਾ ਨਹੀਂ ਹੁੰਦਾ।

ਇਹ ਪਤਾ ਲਗਾਉਣ ਲਈ ਡਾਕਟਰ ਜਾਂਚ ਦੇ ਨਤੀਜਿਆਂ - ਤੁਹਾਡੀ ਉਮਰ ਅਤੇ ਹੋਰ ਤੱਤਾਂ ਸਮੇਤ- ਨੂੰ ਦੇਖਦਾ ਹੈ ਕਿ ਤੁਹਾਡੇ ਬੱਚੇ ਨੂੰ ਕੋਈ ਸੰਭਾਵੀ ਸਮੱਸਿਆ ਤਾਂ ਨਹੀਂ ਹੈ।

ਇਹ ਜਾਂਚਾਂ ਕਿਸ ਹੱਦ ਤੱਕ ਸਟੀਕ ਹੁੰਦੀਆਂ ਹਨ?

(How accurate are the tests?)

ਸਕ੍ਰੀਨਿੰਗ ਜਾਂਚ ਤੁਹਾਡੇ ਬੱਚੇ ਨੂੰ ਕੋਈ ਜਣੇਪਾ ਖਰਾਬੀ ਹੋਣ ਦੇ ਆਸਾਰ ਦਰਸਾਉਂਦੀ ਹੈ। ਸਕ੍ਰੀਨਿੰਗ ਜਾਂਚ ਦੀ ਸਟੀਕਤਾ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਇਸ ਜਾਂਚ ਨਾਲ ਕਿੰਨੀ ਵਾਰ ਸਹੀ ਜਣੇਪਾ ਖਰਾਬੀ ਦਾ ਪਤਾ ਲੱਗਦਾ ਹੈ।

- ਨਿਉਕਲ ਟ੍ਰਾਂਸਲਿਊਸੈਂਸੀ ਜਾਂਚ ਸਹੀ ਰੂਪ ਵਿੱਚ ਡਾਉਨ ਸਿੰਡੋਰਮ ਪੀਤ੍ਰਿਤ 100 ਭਰਣਾਂ ਵਿੱਚੋਂ 64 ਤੋਂ 70 ਤੱਕ ਦੀ ਭਾਲ ਕਰਦਾ ਹੈ। ਇਹ 100 ਡਾਉਨ ਸਿੰਡੋਰਮ ਭਰਣਾਂ ਵਿੱਚੋਂ 30 ਤੋਂ 36 ਵਿੱਚ ਨੂੰ ਖੁੰਝਾ ਦਿੰਦਾ ਹੈ।
- ਪਹਿਲੀ ਤਿਮਾਹੀ ਦੀ ਸਕ੍ਰੀਨਿੰਗ (ਨਿਉਕਲ ਟ੍ਰਾਂਸਲਿਊਸੈਂਸੀ ਅਤੇ ਖਨ ਜਾਂਚਾਂ ਮਿਲਾਕੇ) ਸਹੀ ਢੰਗ ਨਾਲ ਡਾਉਨ ਸਿੰਡੋਰਮ ਤੋਂ ਪੀਤ੍ਰਿਤਾਂ 100 ਭਰਣਾਂ ਵਿੱਚੋਂ 82 ਤੋਂ 87 ਤੱਕ ਦੀ ਭਾਲ ਕਰਦਾ ਹੈ। ਇਸਦਾ ਮਤਲਬ ਹੈ ਕਿ ਇਹ 100 ਭਰਣਾਂ ਵਿੱਚੋਂ 13 ਤੋਂ 18 ਵਿੱਚ ਡਾਉਨ ਸਿੰਡੋਰਮ ਨੂੰ ਖੁੰਝਾ ਦਿੰਦਾ ਹੈ।
- ਏਕੀਕ੍ਰਿਤ ਜਾਂਚ (ਪਹਿਲੀ ਤਿਮਾਹੀ ਦੀ ਜਾਂਚ ਅਤੇ ਦੂਜੀ ਤਿਮਾਹੀ ਵਿੱਚ ਚੌਹਰੀ ਸਕ੍ਰੀਨਿੰਗ) ਸਹੀ ਢੰਗ ਨਾਲ ਡਾਉਨ ਸਿੰਡੋਰਮ ਤੋਂ ਪੀਤ੍ਰਿਤਾਂ ਵਿੱਚ 100 ਭਰਣਾਂ ਵਿੱਚੋਂ 96 ਦੀ ਭਾਲ ਕਰਦਾ ਹੈ। ਇਸਦਾ ਮਤਲਬ ਹੈ ਕਿ ਇਹ 100 ਭਰਣਾਂ ਵਿੱਚੋਂ 4 ਵਿੱਚ ਡਾਉਨ ਸਿੰਡੋਰਮ ਨੂੰ ਖੁੰਝਾ ਦਿੰਦਾ ਹੈ।

ਇਹ ਸੰਭਾਵੀ ਹੈ ਕਿ ਸਕ੍ਰੀਨਿੰਗ ਪੌਜ਼ੀਟਿਵ ਹੋਏ- ਮਤਲਬ ਜਾਂਚ ਦੇ ਨਤੀਜੇ ਅਸਾਧਾਰਣ ਹੋਣ- ਪਰ ਬੱਚੇ ਨੂੰ ਕੋਈ ਸਮੱਸਿਆ ਨਾ ਹੋਵੇ। ਇਸਨੂੰ ਡਾਲਸ-ਪੌਜ਼ੀਟਿਵ ਨਤੀਜਾ ਕਿਹਾ ਜਾਂਦਾ ਹੈ। ਅਤੇ ਇਹ ਵੀ ਸੰਭਾਵੀ ਹੈ ਕਿ ਸਕ੍ਰੀਨਿੰਗ ਦਿਖਾਵੇ ਕਿ ਬੱਚੇ ਨੂੰ ਕੋਈ ਵੀ ਜਣੇਪਾ ਖਰਾਬੀ ਨਹੀਂ ਹੈ ਪਰ ਉਸਨੂੰ ਖਰਾਬੀ ਹੋਵੇ। ਇਸਨੂੰ ਡਾਲਸ-ਨੈਗੇਟਿਵ ਜਾਂਚ ਨਤੀਜਾ ਕਿਹਾ ਜਾਂਦਾ ਹੈ।

ਫਾਲਸ-ਪੌਜ਼ੀਟਿਵ ਨਤੀਜੇ ਨਾਲ ਤਨਾਅ ਹੋ ਸਕਦਾ ਹੈ ਅਤੇ ਇਸ ਨਾਲ ਗੈਰ ਲੋੜੀਂਦੀ ਜਾਂਚ ਹੋ ਸਕਦੀ ਹੈ (ਜਿਵੇਂ ਕਿ ਕ੍ਰੋਨਿਕ ਵਾਇਲਸ ਸੈਂਪਲਿੰਗ (ਗਰਭ ਅੰਕੂਰ ਨਮੂਨਾ [Chorionic Villus Sampling, CVS])। ਬਹੁਤ ਸਾਰੀਆਂ ਅਜਿਹੀਆਂ ਅੱਗੇਤਾਂ ਜਿਹਨਾਂ ਨੂੰ ਪੌਜ਼ੀਟਿਵ ਸਕ੍ਰੀਨਿੰਗ ਜਾਂਚ ਨਤੀਜਾ ਮਿਲਿਆ ਹੈ ਦਾ ਬੱਚਾ ਸਿਹਤਮੰਦ ਹੁੰਦਾ ਹੈ।

ਨਤੀਜਿਆਂ ਦਾ ਕੀ ਮਤਲਬ ਹੈ?

(What do the results mean?)

ਇੱਕ “ਪੌਜ਼ੀਟਿਵ” ਨਤੀਜੇ ਦਾ ਮਤਲਬ ਹੈ ਕਿ ਇਸ ਸੰਬੰਧੀ ਔਸਤ ਨਾਲੋਂ ਵਧੇਰੇ ਆਸਾਰਹੈ ਕਿ ਤੁਹਾਡੇ ਬੱਚੇ ਨੂੰ ਡਾਉਨ ਸਿੰਡੋਰਮ ਜਾਂ ਟ੍ਰਾਈਸੈਂਸੀ 18 ਦੀ ਸਮੱਸਿਆ ਹੋਵੇ। ਜੇਕਰ ਨਤੀਜਾ “ਨੈਗੇਟਿਵ” ਹੈ ਤਾਂ ਇਸਦਾ ਮਤਲਬ ਹੈ ਕਿ ਤੁਹਾਡੇ ਬੱਚੇ ਨੂੰ ਕੋਈ ਜਣੇਪਾ ਖਰਾਬੀ ਨਹੀਂ ਹੈ। ਪਰ ਇਸ ਗੱਲ ਦੀ ਕੋਈ ਗਰੰਟੀ ਨਹੀਂ ਕਿ ਤੁਹਾਡੀ ਪ੍ਰੈਗਨੇਸੀ ਜਾਂ ਬੱਚਾ ਨੌਰਮਲ ਹੋਵੇਗਾ।

ਤੁਹਾਡਾ ਡਾਕਟਰ ਨੰਬਰਾਂ ਦੇ ਇੱਕ ਸੈੱਟ ਦੇ ਤੌਰ ਤੇ ਤੁਹਾਨੂੰ ਜਾਂਚਾ ਦੋ ਨਤੀਜੇ ਦੱਸ ਸਕਦਾ ਹੈ। ਡਾਕਟਰ ਅਕਸਰ ਪੌਜ਼ੀਟਿਵ ਨਤੀਜਿਆਂ ਲਈ ਇੱਕ ਕਟਾਂਫੋਂਡ ਦੇ ਤੌਰ ਤੇ ਵਿਸ਼ੇਸ਼ ਨੰਬਰ ਦਾ ਇਸਤੇਮਾਲ ਕਰਦੇ ਹਨ। ਜਿਵੇਂ ਕਿ, ਤੁਹਾਡਾ ਡਾਕਟਰ ਕਹਿ ਸਕਦਾ ਹੈ ਕਿ ਕਟਾਂਫੋਂਡ 200 ਵਿੱਚੋਂ 1 ਹੈ। ਇਸਦਾ ਮਤਲਬ ਹੈ ਕਿ ਜੇਕਰ ਤੁਹਾਡਾ ਨਤੀਜਾ 200 ਵਿੱਚੋਂ 1 ਜਾਂ 200 ਤੋਂ ਘੱਟ ਨੰਬਰ ਵਿੱਚੋਂ 1 ਹੈ (ਜਿਵੇਂ ਕਿ 100 ਵਿੱਚੋਂ 1) ਤਾਂ ਤੁਹਾਡਾ ਨਤੀਜਾ ਪੌਜ਼ੀਟਿਵ ਹੈ ਤੇ ਤੁਹਾਡੇ ਬਚੇ ਨੂੰ ਜਣੇਪਾ ਸਮੱਸਿਆ ਹੋਣ ਦੇ ਆਸਾਰ ਵਧ੍ਹ ਹਨ। ਜੇਕਰ ਤੁਹਾਡਾ ਨਤੀਜਾ 300 ਵਿੱਚੋਂ ਇੱਕ ਹੈ ਤਾਂ ਇਸਦਾ ਮਤਲਬ ਹੈ ਕਿ ਤੁਹਾਡਾ ਨਤੀਜਾ ਨੈਗੇਟਿਵ ਹੈ ਅਤੇ ਤੁਹਾਡੇ ਬਚੇ ਨੂੰ ਜਣੇਪਾ ਸਮੱਸਿਆ ਹੋਣ ਦਾ ਆਸਾਰ ਘੱਟ ਹੈ।

ਤੁਸੀਂ ਨਤੀਜਿਆਂ ਨਾਲ ਕੀ ਕਰਦੇ ਹੋ? (What do you do with the results?)

ਜੇਕਰ ਤੁਹਾਡਾ ਨਤੀਜਾ ਪੌਜ਼ੀਟਿਵ ਹੈ ਤਾਂ ਤੁਹਾਡਾ ਡਾਕਟਰ ਚਾਹ ਸਕਦਾ ਹੈ ਕਿ ਤੁਸੀਂ ਇਹ ਪਤਾ ਲਗਾਉਣ ਲਈ ਕਿ ਤੁਹਾਡੇ ਬਚੇ ਨੂੰ ਕੋਈ ਸਮੱਸਿਆ ਤਾਂ ਨਹੀਂ, ਦੂਜੀ ਤਿਮਾਹੀ ਵਿੱਚ ਡਾਇਗਨੋਸਟਿਕ ਜਾਂਚ ਕ੍ਰੋਨਿਕ ਵਾਇਲਸ ਸੈਪਲਿੰਗ (ਗਰਭ ਅੰਕੂਰ ਨਮੂਨਾ [Chorionic Villus Sampling, CVS]) ਜਾਂ ਇੱਕ ਐਮਨਿਊਸੈਂਟੇਸਿਸ ਜਾਂਚ ਕਰਵਾਓ। ਪਰ ਇਹ ਜਾਂਚ ਕਰਵਾਉਣਾ ਤੁਹਾਡੀ ਚੋਣ ਹੁੰਦੀ ਹੈ।

ਜੇਕਰ ਤੁਹਾਡਾ ਨਤੀਜਾ ਨੈਗੇਟਿਵ ਹੈ ਤਾਂ ਤੁਹਾਨੂੰ ਹੋਰ ਜਾਂਚਾਂ ਨਾ ਕਰਵਾਉਣਾਚੁਣ ਸਕਦੇ ਹੋ।

24 ਘੰਟੇ ਸੱਤੋਂ ਦਿਨ ਨਰਸ ਦੀ ਸਲਾਹ ਅਤੇ ਸਿਹਤ ਸੰਬੰਧੀ ਆਮ ਜਾਣਕਾਰੀ ਲਈ, ਹੈਲਥ ਲਿੰਕ (Health Link) ਨੂੰ 811 ਉੱਤੇ ਕਾਲ ਕਰੋ।

ਜੇਕਰ ਤੁਹਾਨੂੰ ਦੋਭਾਸ਼ੀਏ ਦੋ ਲੋੜ ਹੈ ਤਾਂ ਸਿਰਫ਼ ਲੋੜਿੰਦੀ ਭਾਸ਼ਾ ਦੱਸੋ।

ਆਖਰੀ ਵਾਰ ਸਮੀਖਿਆ ਕੀਤੀ: 19 ਅਪ੍ਰੈਲ 2023

ਸਰੋਤ: myhealth.alberta.ca

ਇਹ ਸਮੰਗਗਾਂ ਤ੍ਰਕਸ਼ੇਗਤਾ ਪ੍ਰਾਪਤ ਤ੍ਰਸ਼ੇਗਤ ਪ੍ਰਾਪਤ ਤ੍ਰਸ਼ੇਗਤ ਦਾ ਸਲਾਹ ਦਾ ਬਦਲਵਾ ਤ੍ਰਵਕਲਪ ਨਹਾਹੇ। ਇਸ ਸਮੰਗਗਾਂ ਦਾ ਚੁਦਸ਼ ਤ੍ਰਸ਼ੇਗ ਸਧਾਰਨ ਜਾਣਕਾਰੀ ਲਈ ਹੈਅਤੇਇਸ ਨੂੰ "ਤਜਵੇਂ ਹੈ", "ਤਜਾਂਬੇ ਹੈ" ਅਧਾਰ ਤੇਮ ਹੋਈਆ ਕੀਤਾ ਜਾਂਦਾ ਹੈ। ਹਾਲਾਂਕਿ ਜਾਣਕਾਰੀ ਦੀ ਸਟੀਕਤਾ ਦੀ ਪੱਧਾਰੀ ਕਰਨ ਲਈ ਉਤੇਚਤ ਯਤਨ ਕੀਤੇਗਏ ਸਨ, Alberta Health Services ਵੱਲੋਂ ਅੜਜਹੀ ਜਾਣਕਾਰੀ ਦੇਤ੍ਰਕਸੇਖਾਸ ਉਦੇਸ਼ ਲਈ ਸਟੀਕਤਾ, ਭਰੋਸੇਯੋਗਤਾ, ਸੰਪੂਰਨਤਾ, ਲਾਗੂ ਹੋਣ ਯੋਗਤਾ ਜਾਂ ਅਨ ਕੁਲਤਾ ਬਾਬਤ ਕੋਈ ਸਪਸ਼ਟ, ਅਪ੍ਰਤੱਖ ਜਾਂਤਵਧਾਨਕ ਪ੍ਰਤੀਤਨਧਾਨ ਜਾਂਵਾਰੂਟੀ ਨਹੀਂਤੇਤੀ ਜਾਂਦੀ। Alberta Health Services ਇਹਨਾਂ ਸਮੱਗਰੀਆਂ ਦੀ ਵਰਤੋਂ ਲਈ, ਅਤੇ ਅੜਜਹੀ ਵਰਤੋਂ ਤੋਂ ਪ੍ਰੈਦਾ ਹੋਣ ਵਾਲੇ ਤ੍ਰਕਸ਼ੇਗੀ ਦਾ ਆਤ੍ਮਵਾਨਾਂ, ਕਾਰਵਾਈਆਂ, ਮੁੰਗਾਂ ਜਾਂ ਮਕੱਦੂਸ਼ਮਾਂ ਲਈ ਸਪਸ਼ਟ ਤੌਰ 'ਤੇ ਸਾਰੀਆਂ ਤਜ਼ੀਬੇਵਾਰੀਆਂ ਤੋਂ ਇਨਕਾਰ ਕਰਦੀ ਹੈ।